



ਸਿਟੀ ਆਫ ਬ੍ਰੈਮਪਟਨ ਨੇ 2021 ਲਈ, ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ

ਬ੍ਰੈਮਪਟਨ, ਓਨਟਾਰੀਓ (29 ਮਾਰਚ, 2021) – 24 ਮਾਰਚ ਦੀ ਆਪਣੀ ਮੀਟਿੰਗ ਵਿੱਚ, ਬ੍ਰੈਮਪਟਨ ਸਿਟੀ ਕਾਉਂਸਿਲ (Brampton City Council) ਨੇ, ਕੋਵਿਡ-19 (COVID-19) ਮਹਾਂਮਾਰੀ ਦੇ ਕਾਰਨ ਆਰਥਿਕ ਤੰਗੀ ਭੁਗਤ ਰਹੇ ਨਿਵਾਸੀਆਂ ਅਤੇ ਕਾਰੋਬਾਰੀਆਂ ਦੀ ਸਹਾਇਤਾ ਵਾਸਤੇ, 2021 ਲਈ ਵਿਕਲਪਿਕ ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ (Property Tax Payment Deferral Program) ਨੂੰ ਪ੍ਰਵਾਨਗੀ ਦਿੱਤੀ।

ਭਾਗੀਦਾਰ, 15 ਦਸੰਬਰ, 2021 ਤੱਕ, 2021 ਦੇ ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਸਥਗਿਤ ਕਰਨ ਵਾਸਤੇ ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਸਿਰਫ ਅਰਜ਼ੀ ਦੇ ਕੇ ਹੀ ਹਿੱਸਾ ਲਿਆ ਜਾ ਸਕਦਾ ਹੈ। ਇਸਦਾ ਉਦੇਸ਼, ਰਿਹਾਇਸ਼ ਅਤੇ ਕਾਰੋਬਾਰ ਸਬੰਧੀ ਉਹਨਾਂ ਪ੍ਰਾਪਰਟੀ ਮਾਲਕਾਂ ਦੀ ਮਦਦ ਕਰਨਾ ਹੈ, ਜਿਹਨਾਂ ਨੂੰ ਸਿਰਫ 2021 ਦੇ ਟੈਕਸ ਸਾਲ ਵਾਸਤੇ, ਭੁਗਤਾਨ ਕਰਨ ਲਈ ਵੱਧ ਸਮੇਂ ਦੀ ਲੋੜ ਹੋ ਸਕਦੀ ਹੈ। ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ ਦਾ ਮਤਲਬ ਇਹ ਨਹੀਂ ਹੈ ਕਿ, 2021 ਲਈ ਪ੍ਰਾਪਰਟੀ ਟੈਕਸਾਂ ਤੋਂ ਛੋਟ ਮਿਲ ਰਹੀ ਹੈ।

ਸਿਟੀ ਹਰ ਸਾਲ ਦੇ ਟੈਕਸ ਬਿਲ ਜਾਰੀ ਕਰਦੀ ਹੈ, ਇੰਟਰਿਮ ਟੈਕਸ ਬਿਲ (Interim Tax Bill) ਜਨਵਰੀ ਵਿੱਚ ਅਤੇ ਫਾਈਨਲ ਟੈਕਸ ਬਿਲ (Final Tax Bill), ਜੂਨ ਵਿੱਚ ਜਾਰੀ ਕੀਤਾ ਜਾਂਦਾ ਹੈ। ਇੰਟਰਿਮ ਜਾਂ ਫਾਈਨਲ 2021 ਪ੍ਰਾਪਰਟੀ ਟੈਕਸ ਬਿਲ ਨੂੰ ਸਥਗਿਤ ਕਰਨ ਲਈ, 15 ਅਪ੍ਰੈਲ, 2021 ਤੱਕ ਔਨਲਾਈਨ ਅਪਲਾਈ ਕਰੋ। ਜੇ ਭਾਗੀਦਾਰ, ਆਪਣੇ ਇੰਟਰਿਮ ਟੈਕਸ ਬਿਲ ਨੂੰ ਸਥਗਿਤ ਕਰਨ ਦੀ ਚੋਣ ਕਰਦੇ ਹਨ, ਉਹਨਾਂ ਦਾ ਫਾਈਨਲ ਟੈਕਸ ਬਿਲ, ਆਪਣੇ ਆਪ ਸਥਗਿਤ ਹੋ ਜਾਵੇਗਾ।

ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ ਵਾਸਤੇ ਯੋਗ ਹੋਣ ਲਈ, ਲਾਜ਼ਮੀ ਹੈ ਕਿ ਤੁਹਾਡੇ ਪ੍ਰਾਪਰਟੀ ਟੈਕਸ ਖਾਤੇ ਵਿੱਚ, ਮਾਰਚ 2020 ਤੋਂ ਪਹਿਲਾਂ ਦੇ ਟੈਕਸ ਬਕਾਏ ਨਾ ਹੋਣ। ਨਿਵਾਸੀਆਂ ਅਤੇ ਕਾਰੋਬਾਰੀਆਂ ਲਈ ਇਹ ਵੀ ਲਾਜ਼ਮੀ ਹੈ ਕਿ ਉਹ, ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਸਿੱਧੇ ਸਿਟੀ ਆਫ ਬ੍ਰੈਮਪਟਨ ਨੂੰ ਕਰਨ, ਕਿਸੇ ਮੇਰਗੋਜ਼ ਕੰਪਨੀ ਦੇ ਦੁਆਰਾ ਨਹੀਂ। ਅਰਜ਼ੀ, ਪ੍ਰਾਪਰਟੀ ਦੇ ਮਾਲਕ ਵੱਲੋਂ ਦਿੱਤੀ ਜਾਣੀ ਲਾਜ਼ਮੀ ਹੈ। ਵਿੱਤੀ ਸੰਸਥਾਨ, ਪ੍ਰਾਪਰਟੀ ਦੇ ਮਾਲਕ ਦੇ ਵੱਲੋਂ, ਟੈਕਸ ਸਥਗਿਤ ਕਰਨ ਵਾਸਤੇ ਅਪਲਾਈ ਨਹੀਂ ਕਰ ਸਕਦੇ।

ਜੇ ਨਿਵਾਸੀ ਅਤੇ ਕਾਰੋਬਾਰੀ, ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ ਵਾਸਤੇ ਯੋਗ ਹਨ ਅਤੇ ਇਸ ਵੇਲੇ ਸਿਟੀ ਆਫ ਬ੍ਰੈਮਪਟਨ ਦੇ ਪ੍ਰੀ-ਅਥਾਰਾਈਜ਼ਡ ਟੈਕਸ ਪੇਮੈਂਟ (ਪੀ.ਟੀ.ਪੀ.) ਪਲਾਨ (Pre-Authorized Tax Payment (PTP) Plan) ਵਿੱਚ ਨਾਮਾਂਕਿਤ ਹਨ, ਉਹਨਾਂ ਨੂੰ ਪੀ.ਟੀ.ਪੀ. ਪਲਾਨ (PTP Plan) ਵਿੱਚੋਂ ਹਟਾ ਦਿੱਤਾ ਜਾਵੇਗਾ। ਉਹਨਾਂ ਨੂੰ 2022 ਦੀ ਇੰਟਰਿਮ ਟੈਕਸ ਬਿਲ ਦੀ ਆਖਰੀ ਤਾਰੀਖ ਤੋਂ ਪਹਿਲਾਂ, ਪੀ.ਟੀ.ਪੀ. ਪਲਾਨ ਵਿੱਚ ਮੁੜ-ਨਾਮਾਂਕਣ ਕਰਨ ਲਈ ਨਵੀਂ ਅਰਜ਼ੀ ਜਮ੍ਹਾਂ ਕਰਨੀ ਪਵੇਗੀ। ਸਾਰੇ ਟੈਕਸਾਂ ਦਾ ਭੁਗਤਾਨ, ਪੀ.ਟੀ.ਪੀ. ਪਲਾਨ ਲਈ ਮੁੜ-ਮੁਲਾਂਕਣ ਤੋਂ ਪਹਿਲਾਂ ਕਰਨਾ ਲਾਜ਼ਮੀ ਹੈ।

ਜੇ ਨਿਵਾਸੀ ਅਤੇ ਕਾਰੋਬਾਰੀ, ਪ੍ਰਾਪਰਟੀ ਟੈਕਸ ਪੇਮੈਂਟ ਡੈਫਰਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਚੋਣ ਕਰਦੇ ਹਨ, ਉਹ ਸਾਲ ਦੇ ਅੰਦਰ, ਕਿਸੇ ਵੀ ਸਮੇਂ ਅਤੇ ਕਿੰਨੀ ਵੀ ਵਾਰ, ਪ੍ਰਾਪਰਟੀ ਟੈਕਸਾਂ ਦਾ ਭੁਗਤਾਨ ਕਰ ਸਕਦੇ ਹਨ। ਜੇਕਰ 15 ਦਸੰਬਰ, 2021 ਤੱਕ, 2021 ਦੇ ਟੈਕਸਾਂ ਦਾ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ ਤਾਂ ਕੋਈ ਜੁਰਮਾਨਾ ਜਾਂ ਵਿਆਜ ਨਹੀਂ ਲੱਗੇਗਾ।

ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ ਕਿ ਸਿਟੀ ਆਫ ਬ੍ਰੈਮਪਟਨ ਨੂੰ ਤੁਹਾਡਾ ਟੈਕਸ ਭੁਗਤਾਨ ਸਮੇਂ ਸਿਰ ਮਿਲ ਜਾਵੇ, ਆਪਣੇ ਬੈਂਕ ਜਾਂ ਵਿੱਤੀ ਸੰਸਥਾਨ ਵਿਖੇ ਪ੍ਰੋਸੈਸਿੰਗ ਸਮੇਂ ਵਾਸਤੇ, ਆਖਰੀ ਤਾਰੀਖ ਤੋਂ ਤਿੰਨ ਜਾਂ ਪੰਜ ਦਿਨ ਪਹਿਲਾਂ ਭੁਗਤਾਨ ਕਰੋ। 15 ਦਸੰਬਰ, 2021 ਤੋਂ ਬਾਅਦ ਪ੍ਰਾਪਤ ਹੋਣ ਵਾਲੇ ਭੁਗਤਾਨਾਂ ਲਈ, ਜੁਰਮਾਨਾ ਅਤੇ ਵਿਆਜ ਲੱਗੇਗਾ। ਜੁਰਮਾਨਾ ਅਤੇ ਵਿਆਜ, 2020 ਦੇ ਟੈਕਸ ਬਕਾਇਆਂ ਤੇ ਵੀ ਲਾਗੂ ਹੋਵੇਗਾ, ਜਦੋਂ ਤੱਕ ਕਿ ਟੈਕਸ ਖਾਤੇ ਦਾ ਪੂਰਾ ਭੁਗਤਾਨ ਨਹੀਂ ਹੁੰਦਾ।



ਅਪਲਾਈ ਕਿਵੇਂ ਕਰਨਾ ਹੈ

ਸਿਟੀ ਆਫ ਬ੍ਰੈਂਪਟਨ ਦੀ [ਵੈਬਸਾਈਟ \(website\)](#) ਤੇ ਔਨਲਾਈਨ ਅਰਜ਼ੀ ਫਾਰਮ ਵਰਤਦੇ ਹੋਏ, 15 ਅਪ੍ਰੈਲ, 2021 ਤੱਕ ਅਪਲਾਈ ਕਰੋ।

ਜੇਕਰ ਤੁਹਾਨੂੰ ਪੇਪਰ ਅਰਜ਼ੀ ਫਾਰਮ ਦੀ ਲੋੜ ਹੈ, ਤਾਂ ਕਿਰਪਾ ਕਰਕੇ [ਸਿਟੀ ਆਫ ਬ੍ਰੈਂਪਟਨ ਦੇ ਟੈਕਸ ਦਫ਼ਤਰ ਨੂੰ ਸੰਪਰਕ ਕਰੋ](#)। ਫਾਰਮ ਭਰਨ ਤੋਂ ਬਾਅਦ, ਇਸਨੂੰ 905-874 2296 ਤੇ ਫੈਕਸ ਕਰਕੇ ਜਾਂ ਹੇਠਾਂ ਲਿਖੇ ਪਤੇ ਤੇ ਡਾਕ ਰਾਹੀਂ ਸਿਟੀ ਨੂੰ ਭੇਜਿਆ ਜਾ ਸਕਦਾ ਹੈ:

City of Brampton
Finance Department, Revenue Division
2 Wellington St. W.
Brampton, ON L6Y 4R2

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca